

# Visit of Minister for Europe and Foreign Affairs of France to India (April 13-15, 2021)

April 13, 2021

## ਯੂਰੋਪ ਅਤੇ ਵਿਦੇਸ਼ ਮਾਮਲਿਆਂ ਬਾਰੇ ਫਰਾਂਸੀਸੀ ਮੰਤਰੀ ਵੱਲੋਂ ਭਾਰਤ ਦੀ ਫੇਰੀ (13-15 ਅਪ੍ਰੈਲ, 2021)

13 ਅਪ੍ਰੈਲ, 2021

1. ਯੂਰੋਪ ਅਤੇ ਵਿਦੇਸ਼ ਮਾਮਲਿਆਂ ਬਾਰੇ ਫਰਾਂਸੀਸੀ ਮੰਤਰੀ ਮਹਾਮਹਿਮ ਸ਼੍ਰੀ ਜੀਨ-ਯਵੇਸ ਲੇ ਡ੍ਰਿਅਨ 13-15 ਅਪ੍ਰੈਲ, 2021 ਤੱਕ ਭਾਰਤ ਦੇ ਅਧਿਕਾਰਤ ਦੌਰੇ ਤੇ ਆਏ ਹਨ।
2. ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ 13 ਅਪ੍ਰੈਲ, 2021 ਨੂੰ ਹੈਦਰਾਬਾਦ ਸਦਨ ਵਿੱਖੇ ਦੁਵੱਲੀ ਗੱਲਬਾਤ ਲਈ ਵਿਦੇਸ਼ੀ ਮੰਤਰੀ ਦੀ ਮੇਜ਼ਬਾਨੀ ਕੀਤੀ। COVID ਪ੍ਰਭਾਵਿਤ ਸੰਸਾਰ ਵਿੱਚ ਬਦਲਾਅ ਦੇ ਸੰਦਰਭ ਵਿੱਚ ਦੋਵਾਂ ਮੰਤਰੀਆਂ ਨੇ ਵੱਖ - ਵੱਖ ਖੇਤਰਾਂ ਜਿਵੇਂ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿਹਤ, ਸਿੱਖਿਆ, ਖੋਜ ਅਤੇ ਨਵੀਨਤਾ, ਊਰਜਾ ਅਤੇ ਜਲਵਾਯੂ ਤਬਦੀਲੀ ਵਿੱਚ ਸਹਿਯੋਗ ਦੇ ਵਧੇਰੇ ਅਵਸਰਾਂ ਬਾਰੇ ਗੱਲ ਕੀਤੀ।
3. ਫਰਾਂਸ ਨਾਲ ਦੁਵੱਲੇ ਵਪਾਰ ਦੇ ਮਾਮਲੇ 'ਚ ਪਿਛਲੇ ਦਹਾਕੇ ਦੌਰਾਨ ਲਗਾਤਾਰ ਵਾਧਾ ਹੋਇਆ ਹੈ, ਜੋ 2020 ਵਿੱਚ 10.75 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਦੀ ਪੂਰੀ ਸੰਭਾਵਨਾ ਦਾ ਲਾਭ ਚੁੱਕਣ ਲਈ ਦੋਵਾਂ ਪੱਖਾਂ ਨੇ ਭਾਰਤ-ਯੂਰਪੀ ਸੰਘ ਵਪਾਰ ਅਤੇ ਨਿਵੇਸ਼ ਸਮਝੌਤਾ ਉੱਤੇ ਵਿਚਾਰ ਵਟਾਂਦਰੇ ਨੂੰ ਤੇਜ਼ ਕਰਨ ਦੀ ਮਹੱਤਤਾ ਬਾਰੇ ਕਿਹਾ।
4. ਡਾ. ਐੱਸ. ਜੈਸ਼ੰਕਰ ਅਤੇ ਸ਼੍ਰੀ ਲੇ ਡ੍ਰਿਅਨ ਨੇ ਆਪਸੀ ਹਿਤਾਂ ਦੇ ਕਈ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ, ਜੋ ਬਹੁਪੱਖੀ ਦੁਨੀਆਂ ਪ੍ਰਤੀ ਦੋਨਾਂ ਦੀ ਸਾਂਝੀ ਵਚਨਬੱਧਤਾ ਅਤੇ ਬਹੁਪੱਖਵਾਦ ਵਿੱਚ ਦੋਨਾਂ ਦੇ ਭਰੋਸੇ ਦੀ ਤਸਦੀਕ ਕਰਦੇ ਹਨ। ਉਨ੍ਹਾਂ ਨੇ ਭਾਰਤ-ਫਰਾਂਸ-ਆਸਟਰੇਲੀਆ ਤਿਕੋਣੀ ਪ੍ਰਣਾਲੀ ਸਣੇ ਭਾਰਤ-ਪ੍ਰਸ਼ਾਂਤ ਖੇਤਰ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ, ਸਮੁੰਦਰੀ ਅਤੇ ਪੁਲਾੜੀ ਖੇਤਰਾਂ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਹੱਲ ਕਰਨ ਅਤੇ ਜਲਵਾਯੂ ਕਾਰਵਾਈ ਅਤੇ ਜੈਵ ਵਿਭਿੰਨਤਾ ਸੁਰੱਖਿਆ ਦੇ ਖੇਤਰਾਂ ਬਾਰੇ ਗੱਲ ਕੀਤੀ। ਇਸ ਸਬੰਧ ਵਿੱਚ ਭਾਰਤ ਫਰਾਂਸ ਵੱਲੋਂ ਭਾਰਤ ਦੀ ਭਾਰਤ -ਪ੍ਰਸ਼ਾਂਤ ਸਮੁੰਦਰੀ ਪਹਿਲਕਦਮੀ (IPOI) ਦੇ "ਸਮੁੰਦਰੀ ਸਰੋਤ" ਨੂੰ ਅਪਨਾਉਣ ਦੇ ਫੈਸਲੇ ਦਾ ਸਵਾਗਤ ਕਰਦਾ ਹੈ।
5. ਸ਼੍ਰੀ ਲੇ ਡ੍ਰਿਅਨ ਵਾਤਾਵਰਣ, ਜੰਗਲਾਤ ਅਤੇ ਮੌਸਮੀ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨਾਲ ਮਿਲਕੇ ਦਿੱਲੀ ਵਿਖੇ ਮੌਸਮੀ ਤਬਦੀਲੀ ਬਾਰੇ ਪੈਨਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣਗੇ। ਉਹ ਰਾਇਸੀਨਾ ਸੰਵਾਦ ਵਿੱਚ ਵੀ ਹਿੱਸਾ ਲੈਣਗੇ। ਆਪਣੇ ਦੌਰੇ ਦੇ ਦੂਜੇ ਪੜਾਅ ਦੌਰਾਨ ਉਹ 15 ਅਪ੍ਰੈਲ, 2021 ਨੂੰ ਬੰਗਲੁਰੂ ਵਿੱਚ ਰਾਸ਼ਟਰੀ ਜੀਵ ਵਿਗਿਆਨ ਕੇਂਦਰ ਅਤੇ ਇਸਰੋ ਦਾ ਦੌਰਾ ਕਰਨਗੇ।

ਨਵੀਂ ਦਿੱਲੀ

13 ਅਪ੍ਰੈਲ, 2021

DISCLAIMER: This is an approximate translation. The original is available in English on MEA's website and may be referred to as the official press release.